

## ਪੁਰਾਤਨ ਕੁਦਾਲ ਅਤੇ ਸ਼ਾਂਤੀ ਦੀ ਵਿਸ਼ੇਸ਼ਤਾ ਅਤੇ ਉਸ ਦੀ ਮਹੱਤਤਾ

ਮੁਹਮਦ -ਸ਼ਾਂਤਿ ਔਰਾਂ ਆਖੀਰਾਂ ਉਨਪਰ ਹੋ- ਨੇ ਅਪਨੇ ਜੀਵਨ ਮੌਜੂਦਾ ਕਿਸੀ ਮਹਿਲਾ ਕੋ ਨਹੀਂ ਮਾਰਾ। ਜਹਾਂ ਤਕ ਕੁਰਾਨ ਕੀ ਉਸ ਆਯਤ ਕਾ ਸੰਬੰਧ ਹੈ, ਜਿਸ ਮੌਜੂਦਾ ਕੇ ਬਾਰੇ ਮੌਜੂਦਾ ਬਤਾਵਾ ਗਿਆ ਹੈ, ਤਾਂ ਇਸਕਾ ਅਰਥ ਅਵਝਾ ਕੇ ਮਾਮਲੇ ਮੌਜੂਦਾ ਮਾਰ ਹੈ। ਕਿਸੀ ਸਮਾਂ ਸਹਾਰਾ ਉਸ ਸੰਭਾਵ ਵਿੱਚ ਅਮੇਰਿਕਾ ਦੇ ਮਾਨਸਿਕ ਨਿਰਮਿਤ ਕਾਨੂੰਨ ਮੌਜੂਦਾ ਇਸ ਪ੍ਰਕਾਰ ਕੀ ਮਾਰ ਕੀ ਵਿਸ਼ੇਸ਼ਤਾ ਬਿਆਨ ਕੀ ਗਈ ਹੈ ਕਿ ਐਸੀ ਮਾਰ ਹੋ ਜੋ ਸ਼ਰੀਰ ਪਰ ਕੋਈ ਪ੍ਰਭਾਵ ਨ ਛੋਡੇ। ਦਰਿਆਵਾਂ ਦੇ ਸਹਾਰਾ ਉਸ ਸੰਭਾਵ ਵਿੱਚ ਬਿਆਨ ਕੀ ਗਈ ਹੈ ਕਿ ਕੋਈ ਅਪਨੇ ਬੇਟੇ ਕੀ ਗਈ ਨੀਂਦ ਦੇ ਜਾਣੇ ਪਰ ਉਸ ਕੇ ਕੰਧੇ ਕੀ ਹਿਲਾਵਾ ਹੈ, ਤਾਕਿ ਉਸ ਸੰਭਾਵ ਵਿੱਚ ਪ੍ਰੀਕਿਸ਼ਾ ਦੀ ਸਮਾਂ ਨ ਛੂਟ ਜਾਏ।

ਆਇਏ ਏਕ ਐਸੇ ਵਿਵਿਧ ਕੀ ਕਲਪਨਾ ਕਰੋ, ਜੋ ਅਪਨੀ ਬੇਟੀ ਕੀ ਖਿੜਕੀ ਦੇ ਸਿਰੇ ਪਰ ਖੜਾ ਪਾਤਾ ਹੈ, ਤਾਕਿ ਵਹ ਸ਼ਵਾਂ ਦੇ ਗਿਰਾ ਲੇ। ਐਸੇ ਮੌਜੂਦਾ ਉਸ ਕੇ ਹਾਥ ਅਨੈਚਿੜਕ ਰੂਪ ਦੇ ਉਸ ਕੀ ਓਰ੍ਡਰ ਕਰ ਕੇ ਬਦੇਂਗੇ ਅਤੇ ਵਹ ਉਸ ਸੰਭਾਵ ਵਿੱਚ ਪ੍ਰਭਾਵ ਨ ਛੋਡੇ। ਪ੍ਰਭਾਵ ਦੇ ਦੇਖਾਂਦੇ ਹੋਏ, ਤਾਕਿ ਵਹ ਖੁਦ ਕੀ ਨੁਕਸਾਨ ਨ ਪਹੁੰਚਾਏ। ਯਹੀਂ ਔਰਤ ਕੀ ਮਾਰਨਾ ਉਦੇਸ਼ ਨਹੀਂ ਹੋਤਾ, ਬਲਕਿ ਪਤਿ ਕੀ ਕੋਣਿਕਾ ਉਸ ਕੇ ਘਰ ਅਤੇ ਉਸ ਕੀ ਔਲਾਦ ਦੇ ਮਹਿਸੂਸ ਦੀ ਬਿਵਾਦ ਕਰਨੇ ਦੇ ਪਤਨੀ ਕੀ ਰੋਕਨੇ ਦੀ ਹੋਤੀ ਹੈ।

ਵਹ ਮੀਂ, ਯਹ ਮਰਹਲਾ ਕੰਡੀ ਚਰਣਾਂ ਦੇ ਬਾਦ ਆਤਾ ਹੈ, ਜੈਂਸਾ ਕੀ ਆਯਤ ਮੌਜੂਦਾ ਬਤਾਵਾ ਗਿਆ ਹੈ :

"ਫਿਰ ਤੁਸੀਂ ਜਿਨ ਔਰਤਾਂ ਕੀ ਅਵਝਾ ਕਾ ਡਰ ਹੋ, ਤੁਸੀਂ ਸਮਝਾਓ ਅਤੇ ਸੋਨੇ ਦੇ ਸਥਾਨਾਂ ਮੌਜੂਦਾ ਉਸ ਸੰਭਾਵ ਵਿੱਚ ਅਲਗ ਰਹੋ ਤਥਾ ਤੁਸੀਂ ਮਾਰੋ। ਫਿਰ ਯਦਿ ਵੇਂ ਤੁਸੀਂ ਹੁਏ ਇਸਲਾਮ ਨੇ ਤੁਸੀਂ ਅਧਿਕਾਰ ਦਿਤਾ ਹੈ ਕਿ ਅਗਰ ਪਤਿ ਉਨ ਕੇ ਸਾਥ ਦੁਵੰਧਵਾਰ ਕਰਤਾ ਹੈ, ਤਾਂ ਵਹ ਨਿਯਮਪਾਲਿਕਾ ਦੇ ਸਹਾਰਾ ਲੇ ਸਕਤੀ ਹੈ।"

ਸਾਮਾਨਿਕ ਤੌਰ ਪਰ ਮਹਿਲਾਓਂ ਕੀ ਕਮਜ਼ੋਰੀ ਦੇ ਦੇਖਾਂਦੇ ਹੋਏ ਇਸਲਾਮ ਨੇ ਤੁਸੀਂ ਅਧਿਕਾਰ ਦਿਤਾ ਹੈ ਕਿ ਅਗਰ ਪਤਿ ਉਨ ਕੇ ਸਾਥ ਦੁਵੰਧਵਾਰ ਕਰਤਾ ਹੈ, ਤਾਂ ਵਹ ਨਿਯਮਪਾਲਿਕਾ ਦੇ ਸਹਾਰਾ ਲੇ ਸਕਤੀ ਹੈ।

ਇਸਲਾਮ ਮੌਜੂਦਾ ਵੈਕਾਨੀਕ ਸੰਬੰਧਾਂ ਦੇ ਮੂਲ ਸਿਦ्धਾਂਤ ਦੀ ਵਿਸ਼ੇਸ਼ਤਾ ਹੈ ਕਿ ਯਹ ਸ਼ਨੇਹ, ਸ਼ਾਂਤਿ ਅਤੇ ਦਿਆ ਪਰ ਆਧਾਰਿਤ ਹੈ।

"ਤਤਥਾ ਉਸ ਕੀ ਨਿਆਨਿਆਂ ਮੌਜੂਦਾ ਦੇ ਸੰਭਾਵ ਵਿੱਚ ਉਸ ਨੇ ਤੁਸੀਂ ਲਿਏ ਤੁਸੀਂ ਮੌਜੂਦਾ ਜੋਡੇ ਪੈਦਾ ਕਿਏ, ਤਾਕਿ ਤੁਸੀਂ ਉਨ ਕੇ ਪਾਸ ਸ਼ਾਂਤਿ ਪ੍ਰਾਪਤ ਕਰੋ। ਤਥਾ ਉਸ ਨੇ ਤੁਸੀਂ ਬੀਚ ਪ੍ਰੇਮ ਅਤੇ ਦਿਆ ਰਖ ਦੀ। ਨਿਸਾਂ ਦੇ ਇਸ ਸੰਭਾਵ ਵਿੱਚ ਉਨ ਲੋਗਾਂ ਦੇ ਲਿਏ ਬਹੁਤ-ਸੀ ਨਿਆਨਿਆਂ ਹੈਂ, ਜੋ ਸੋਚ-ਵਿਚਾਰ ਕਰਤੇ ਹਨ।"

ਉਕਲਾਂਕ ਲਿਲਿਅਟ ਠੰਡੇ ਅਤੇ ਲਿਲਿਅਟ

ਅਨੁਵਾਦ : [www.urdudilishan.com/urdu/90/](http://www.urdudilishan.com/urdu/90/)

ਅਨੁਵਾਦ ਅਨੁਵਾਦ : [www.urdudilishan.com/urdu/90/](http://www.urdudilishan.com/urdu/90/)

ਅਨੁਵਾਦ 26 ਅਤੇ ਅਨੁਵਾਦ 2026 12:29:27